

3/1/2022 ਤੋਂ ਸ਼ੁਰੂ ਕਰਕੇ, ਕਿੰਗ ਕਾਉਂਟੀ ਵਿੱਚ
ਵੈਕਸੀਨ ਪੁਸ਼ਟੀਕਰਨ ਨੀਤੀ ਹੁਣ ਲਾਗੂ ਨਹੀਂ ਰਹੇਗੀ।




ਇਸਦਾ ਕੀ
ਮਤਲਬ ਹੈ?

ਲੋਕਾਂ ਨੂੰ ਹੁਣ ਰੈਸਟੋਰੈਂਟਾਂ ਅਤੇ
ਬਾਰਾਂ, ਅੰਦਰੂਨੀ ਮਨੋਰੰਜਕ
ਸਮਾਗਮਾਂ ਅਤੇ ਸਥਾਪਨਾਵਾਂ,
ਜਾਂ ਬਾਹਰੀ ਸਮਾਗਮਾਂ ਵਿੱਚ
ਦਾਖਲ ਹੋਣ ਲਈ ਟੀਕਾਕਰਨ
ਦਾ ਸਬੂਤ, ਜਾਂ ਇੱਕ
ਨਕਾਰਾਤਮਕ ਕੋਵਿਡ-19
ਟੈਸਟ ਦਿਖਾਉਣ ਦੀ ਲੋੜ
ਨਹੀਂ ਪਵੇਗੀ



Public Health
Seattle & King County






ਇਹ ਨੀਤੀ ਕਿਉਂ
ਖਤਮ ਹੋ ਰਹੀ ਹੈ?

ਕੋਵਿਡ-19 ਦੀ ਲਾਗ ਦੀ ਦਰ
ਅਤੇ ਹਸਪਤਾਲ ਵਿੱਚ ਭਰਤੀ
ਹੋਣ ਦੀ ਦਰ ਘਟ ਰਹੀ ਹੈ

ਹੁਣ ਵਧੇਰੇ ਲੋਕਾਂ ਨੂੰ ਟੀਕਾ
ਲਗਾਇਆ ਗਿਆ ਹੈ ਅਤੇ
ਕੋਵਿਡ-19 ਤੋਂ ਸੁਰੱਖਿਅਤ ਹਨ

ਜਦੋਂ ਤੋਂ ਇਹ ਨੀਤੀ
ਅਪਣਾਈ ਗਈ ਹੈ, ਉਦੋਂ
ਤੋਂ ਪੂਰੀ ਤਰ੍ਹਾਂ ਟੀਕੇ
ਲਗਵਾਉਣ ਵਾਲੇ ਲੋਕਾਂ
ਦੀ ਗਿਣਤੀ ਕੁੱਲ
ਆਬਾਦੀ ਦੇ 68% ਤੋਂ
ਵਧ ਕੇ ਹੁਣ ਲਗਭਗ
80% ਹੋ ਗਈ ਹੈ।

Public Health
Seattle & King County




ਓਮੀਕਰੋਨ ਵਾਧਾ ਸੰਭਾਵਤ ਤੌਰ 'ਤੇ
ਘੱਟੋ-ਘੱਟ ਥੋੜ੍ਹੇ ਸਮੇਂ ਲਈ, ਕੁਝ ਵਾਧੂ
ਭਾਈਚਾਰਕ ਪ੍ਰਤੀਰੋਧਤਾ ਦੀ
ਅਗਵਾਈ ਕਰੇਗਾ।



ਇਹ ਨੀਤੀ ਕਿਉਂ ਖਤਮ ਹੋ ਰਹੀ ਹੈ?

ਭਾਈਚਾਰਕ ਪ੍ਰਤੀਰੋਧਤਾ ਓਦੋਂ
ਹੁੰਦੀ ਹੈ ਜਦੋਂ ਕਿਸੇ ਖੇਤਰ ਵਿੱਚ
ਕਾਫੀ ਸਾਰੇ ਲੋਕ ਇੱਕ ਛੂਤ
ਵਾਲੀ ਬਿਮਾਰੀ ਤੋਂ ਪ੍ਰਤੀਰੋਧਕ ਹੋ
ਜਾਂਦੇ ਹਨ, ਜਿਸ ਨਾਲ ਇੱਕ
ਵਿਅਕਤੀ ਤੋਂ ਦੂਜੇ ਵਿਅਕਤੀ
ਵਿੱਚ ਲਾਗ ਫੈਲਣਾ ਔਖਾ ਹੋ
ਜਾਂਦਾ ਹੈ।

Public Health
Seattle & King County



ਅਸੀਂ ਕਿੰਗ ਕਾਉਂਟੀ ਦੇ ਕਾਰੋਬਾਰਾਂ ਅਤੇ ਕਮਿਊਨਿਟੀ ਮੈਂਬਰਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੀ ਵੈਕਸੀਨ ਪੁਸ਼ਟੀਕਰਨ ਨੀਤੀ ਦੀ ਪਾਲਣਾ ਕੀਤੀ ਹੈ ਅਤੇ ਫੈਲਣ ਨੂੰ ਹੌਲੀ ਕਰਨ ਵਿੱਚ ਮਦਦ ਲਈ ਉਹਨਾਂ ਦੇ ਲਗਾਤਾਰ ਯਤਨਾਂ ਦੀ ਸ਼ਲਾਘਾ ਕਰਦੇ ਹਾਂ।

ਕਾਰੋਬਾਰਾਂ ਵਾਸਤੇ, ਇਹ ਕਰਨਾ ਮਹੱਤਵਪੂਰਨ ਹੈ:

- ਕਾਰੋਬਾਰਾਂ ਲਈ, ਇਹ ਮਹੱਤਵਪੂਰਨ ਹੈ ਹਵਾਦਾਰੀ ਵਿੱਚ ਸੁਧਾਰ ਕਰਨਾ ਜਾਰੀ ਰੱਖੋ
- ਕਰਮਚਾਰੀਆਂ ਵਾਸਤੇ ਟੀਕਾਕਰਨ ਦਾ ਸਮਰਥਨ ਕਰੋ
- ਬਿਮਾਰ ਹੋਣ 'ਤੇ ਕਰਮਚਾਰੀਆਂ ਨੂੰ ਘਰੇ ਰਹਿਣ ਲਈ ਉਤਸ਼ਾਹਤ ਕਰੋ
- ਅੰਦਰੂਨੀ ਮਾਸਕ ਨੀਤੀਆਂ ਨੂੰ ਲਾਗੂ ਕਰੋ




ਕਾਰੋਬਾਰ ਅਤੇ ਸੰਸਥਾਵਾਂ ਅਜੇ ਵੀ ਆਪਣੀਆਂ ਖੁਦ ਦੀਆਂ ਟੀਕਾਕਰਨ ਤਸਦੀਕ ਨੀਤੀਆਂ ਨੂੰ ਲਾਗੂ ਕਰਨ ਦੀ ਚੋਣ ਕਰ ਸਕਦੇ ਹਨ।



ਵਿਅਕਤੀਆਂ ਵਾਸਤੇ, ਇਹ
ਕਰਨਾ ਮਹੱਤਵਪੂਰਨ ਹੈ:

- ਯੋਗ ਹੋਣ 'ਤੇ ਟੀਕਾ ਲਗਵਾਓ
- ਭੀੜ-ਭੜੱਕੇ ਵਾਲੇ ਅਤੇ ਮਾੜੇ ਹਵਾਦਾਰ ਅੰਦਰੂਨੀ ਸਥਾਨਾਂ ਤੋਂ ਬਚੋ
- ਉੱਚ-ਗੁਣਵੱਤਾ ਵਾਲੇ, ਚੰਗੀ ਤਰ੍ਹਾਂ ਫਿਟਿੰਗ ਵਾਲੇ ਫੇਸ ਮਾਸਕ ਦੀ ਵਰਤੋਂ ਕਰੋ
- ਜੇ ਤੁਸੀਂ ਬਿਮਾਰ ਹੋ ਤਾਂ ਦੂਜਿਆਂ ਤੋਂ ਦੂਰ ਅਲੱਗ ਰਹੋ





ਵਿਅਕਤੀਆਂ ਵਾਸਤੇ, ਇਹ
ਕਰਨਾ ਮਹੱਤਵਪੂਰਨ ਹੈ:

ਜੇ ਤੁਸੀਂ ਆਪਣੇ ਟੀਕਿਆਂ ਬਾਰੇ
ਅੱਪ-ਟੂ-ਡੇਟ ਨਹੀਂ ਹੋ ਅਤੇ
COVID-19 ਵਾਲੇ ਕਿਸੇ
ਵਿਅਕਤੀ ਦੇ ਸੰਪਰਕ ਵਿੱਚ
ਆਏ ਹੋ - ਤਾਂ ਦੂਜਿਆਂ ਤੋਂ ਦੂਰ
ਕੁਆਰੰਟੀਨ ਕਰੋ

ਜੇ ਤੁਹਾਡੇ ਵਿੱਚ ਲੱਛਣ ਹਨ ਜਾਂ
ਕੋਵਿਡ-19 ਦੇ ਸੰਪਰਕ ਵਿੱਚ
ਆਏ ਹੋ ਤਾਂ ਜਦੋਂ ਵੀ ਸੰਭਵ ਹੋਵੇ
ਟੈਸਟ ਕਰਵਾਓ

o ਜੇਕਰ ਤੁਸੀਂ
ਇਮਿਊਨੋਕੰਪਰੋਮਾਈਜ਼ਡ ਹੋ ਤਾਂ
ਵਾਧੂ ਪੂਰਵ-ਸਾਵਧਾਨੀ ਰੱਖੋ

